

## ਹਦਾਇਤਾਂ

ਫ਼ਾਰਮ ਭਰਨ ਤੋਂ ਪਹਿਲਾਂ ਕ੍ਰਿਪਾ ਕਰਕੇ ਹੇਠ ਲਿਖੇ ਕਾਗਜ਼-ਪੱਤਰ/ਵੇਰਵੇ ਤਿਆਰ ਰੱਖੋ:-

1. ਪੰਜਾਬੀ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਰਜਿਸਟ੍ਰੇਸ਼ਨ ਨੰਬਰ (ਜੇਕਰ ਤੁਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲਾਂ ਤੋਂ ਹੀ ਪੜ੍ਹ ਰਹੇ ਹੋ)।
2. ਤੁਹਾਡੀ ਫ਼ੋਟੋ ਅਤੇ ਦਸਤਖ਼ਤਾਂ ਦੀ ਸੌਫਟ ਕਾਪੀ (JPG, GIF, PNG etc.) (ਸਾਈਜ਼ 20kb ਤੋਂ ਵੱਧ ਨਾ ਹੋਵੇ)
3. ਆਪਣੇ ਵੇਰਵੇ ਪਹਿਲੇ ਕੀਤੇ ਕੋਰਸਾਂ ਦੇ ਅਨੁਸਾਰ (ਡੀ.ਐਮ.ਸੀ. ਜਾਂ ਡਿਗਰੀ ਦੇ ਆਧਾਰ 'ਤੇ) ਹੀ ਭਰੋ।
4. ਫ਼ਾਰਮ ਨੂੰ ਸੇਵ/ਕਨਫਰਮੇਸ਼ਨ ਤੋਂ ਬਾਅਦ ਤੁਹਾਡੇ ਦੁਆਰਾ ਭਰੇ ਗਏ ਵੇਰਵੇ 'ਚ ਜੇਕਰ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਉਹ ਗਲਤੀ ਯੂਨੀਵਰਸਿਟੀ ਵਿਖੇ ਆ ਕੇ ਨਿਯਮਾਂ ਅਨੁਸਾਰ ਫ਼ੀਸ ਭਰਨ ਉਪਰੰਤ ਹੀ ਦਰੁਸਤ ਕੀਤੀ ਜਾਵੇਗੀ। ਗਲਤੀ ਠੀਕ ਕਰਨ ਲਈ ਐਡਿਟ ਦੀ ਆਪਸ਼ਨ ਲੌਕ ਕਰਨ ਤੋਂ ਪਹਿਲਾਂ ਹੀ ਆਵੇਗੀ, ਲੌਕ ਹੋਣ ਤੋਂ ਬਾਅਦ ਗਲਤੀ ਦਰੁਸਤ ਨਹੀਂ ਕੀਤੀ ਜਾ ਸਕੇਗੀ।
5. ਜੇਕਰ ਤੁਹਾਡੇ ਕੋਰਸ ਵਿੱਚ ਸ਼ਾਮਲ ਪੇਪਰਾਂ ਵਿੱਚ ਕੋਈ ਪ੍ਰੈਕਟੀਕਲ ਦਾ ਪੇਪਰ ਨਹੀਂ ਹੈ ਤਾਂ ਫ਼ਾਰਮ ਵਿੱਚ ਪ੍ਰੈਕਟੀਕਲ ਦੀ ਆਪਸ਼ਨ ਨੂੰ ਅਨਟਿੱਕ ਕਰ ਦਿੱਤਾ ਜਾਵੇ (ਹਟਾ ਦਿੱਤਾ ਜਾਵੇ), ਨਹੀਂ ਤਾਂ ਤੁਹਾਡੀ ਪ੍ਰੀਖਿਆ ਫ਼ੀਸ ਦੇ ਨਾਲ ਪ੍ਰੈਕਟੀਕਲ ਦੀ ਬਣਦੀ ਵਾਧੂ ਫ਼ੀਸ ਵੀ ਕੱਟੀ ਜਾਵੇਗੀ (ਜੇ ਕਿ ਬਾਅਦ ਵਿੱਚ ਵਾਪਸ ਨਹੀਂ ਹੋਵੇਗੀ)।
6. ਓਪਰੇਕਤ ਫ਼ਾਰਮ ਨੂੰ ਲਾਕ/ਸੇਵ ਕਰਨ ਤੋਂ ਬਾਅਦ ਯੂਨੀਵਰਸਿਟੀ ਔਨਲਾਈਨ ਰਜਿਸਟਰ ਕੀਤੇ ਵਿਦਿਆਰਥੀ ਨੂੰ ਯੂਜ਼ਰ ਆਈ.ਡੀ. ਅਤੇ ਪਾਸਵਰਡ ਮੋਬਾਇਲ ਜਾਂ ਈ-ਮੇਲ ਰਾਹੀਂ ਭੇਜੇਗੀ। ਇਸ ਨੂੰ ਵਰਤ ਕੇ ਵਿਦਿਆਰਥੀ ਹੋਰ ਜਾਣਕਾਰੀ ਆਦਿ ਲੈ ਸਕਦਾ ਹੈ। **ਇਸ ਲਈ ਕ੍ਰਿਪਾ ਕਰਕੇ ਫ਼ਾਰਮ ਵਿੱਚ ਆਪਣਾ ਹੀ ਮੋਬਾਇਲ ਨੰਬਰ ਅਤੇ ਈ-ਮੇਲ ਭਰੋ।**
7. ਯੂਜ਼ਰ ਆਈ.ਡੀ. ਅਤੇ ਪਾਸਵਰਡ ਮਿਲਣ ਉਪਰੰਤ ਪ੍ਰੀਖਿਆ ਦੇ ਵਿਸ਼ੇ/ਪੇਪਰ ਭਰਨ ਲਈ ਮੋਬਾਇਲ ਜਾਂ ਈ-ਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ। ਪੇਪਰਾਂ ਦੀ ਜਾਣਕਾਰੀ ਵਿਦਿਆਰਥੀ ਦੁਆਰਾ ਹੀ ਭਰੀ ਜਾਣੀ ਹੈ। ਜੇਕਰ ਵਿਸ਼ੇ/ਪੇਪਰ ਨਹੀਂ ਭਰੇ ਜਾਣਗੇ ਤਾਂ ਉਸਦਾ ਫ਼ਾਰਮ ਅਧੁਰਾ ਮੰਨਿਆ ਜਾਵੇਗਾ।
8. ਫ਼ਾਰਮ ਭਰਨ ਲਈ ਪੋਰਟਲ ਦਾ ਲਿੰਕ : <https://pupexamination.ac.in>
9. ਫ਼ਾਰਮ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ [examonlineportal@pbi.ac.in](mailto:examonlineportal@pbi.ac.in) 'ਤੇ ਮੇਲ ਕੀਤੀ ਜਾਵੇ। ਜਿਸਦਾ ਜਵਾਬ 24 ਘੰਟਿਆਂ ਦੇ ਦੌਰਾਨ ਦੇ ਦਿੱਤਾ ਜਾਵੇਗਾ (ਕੰਮ ਦੇ ਘੰਟਿਆਂ/ਦਿਨਾਂ ਦੌਰਾਨ)।
10. ਪੰਜਾਬੀ ਵਿੱਚ ਭਰੀ ਜਾਣਕਾਰੀ ਯੂਨੀਕੋਡ ਫੌਂਟ ਵਿੱਚ ਹੈ। ਜਿਹੜੀ ਕੀ ਕੱਟ/ਪੇਸਟ ਕਰਕੇ ਐਮ.ਐਸ.ਵਰਡ ਵਿੱਚ ਵੀ ਵਰਤੀ ਜਾ ਸਕਦੀ ਹੈ।
11. ਪ੍ਰਾਈਵੇਟ ਫ਼ਾਰਮ ਸਿਰਫ਼ ਲੜਕੀਆਂ ਲਈ ਹਨ। ਕਿਸੇ ਸਪੈਸ਼ਲ ਕੇਸ ਵਿੱਚ ਹੀ ਮੰਨਜ਼ੂਰੀ ਲੈਣ ਤੋਂ ਬਾਅਦ ਲੜਕਾ ਪ੍ਰਾਈਵੇਟ ਫ਼ਾਰਮ ਭਰ ਸਕਦਾ ਹੈ।

ਕੰਟਰੋਲਰ ਪ੍ਰੀਖਿਆਵਾਂ